



ਸਵਿਮਰਜ਼ ਇੱਚ Swimmer's Itch

ਸਵਿਮਰਜ਼ ਇੱਚ ਕੀ ਹੈ?

ਸਵਿਮਰਜ਼ ਇੱਚ ਇੱਕ ਅਸਥਾਈ, ਖਾਰਸ਼ ਵਾਲਾ ਰੈਸ਼ ਹੈ ਜੋ ਇੱਕ ਕੀੜੇ ਵਰਗੇ ਪਰਜੀਵੀ ਸ਼ਿਸਟੋਸੋਮਜ਼ (schistosomes) ਕਰ ਕੇ ਹੁੰਦੀ ਹੈ। ਸ਼ਿਸਟੋਸੋਮਜ਼ ਆਪਣਾ ਜੀਵਨ ਚੱਕਰ ਪਾਣੀ ਦੇ ਘੋਗਿਆਂ ਦੇ ਸਰੀਰ ਤੇ ਅਤੇ ਪਾਣੀ ਦੇ ਥਣਧਾਰੀ ਜਾਨਵਰਾਂ, ਬਤਖ਼ਾਂ ਜਾਂ ਪਾਣੀ ਦੇ ਹੋਰ ਪੰਛੀਆਂ ਦੇ ਖੂਨ ਵਿੱਚ ਪਰਜੀਵੀਆਂ ਦੀ ਤਰ੍ਹਾਂ ਬਿਤਾਉਂਦੇ ਹਨ। ਉਨ੍ਹਾਂ ਦੇ ਜੀਵਨ ਚੱਕਰ ਦੌਰਾਨ, ਸ਼ਿਸਟੋਸੋਮਜ਼ ਦੇ ਲਾਰਵਾ ਆਪਣੇ ਮੇਜ਼ਬਾਨ ਘੋਗੇ ਨੂੰ ਛੱਡ ਕੇ ਪੰਛੀ ਅਤੇ ਥਣਧਾਰੀ ਮੇਜ਼ਬਾਨ ਲੱਭਦੇ ਹੋਏ ਪਾਣੀ ਦੀ ਸਤਿਹ ਦੇ ਨੇੜੇ ਨੇੜੇ ਤੈਰਦਾ ਹਨ।

ਮੈਨੂੰ ਸਵਿਮਰਜ਼ ਇੱਚ ਕਿਵੇਂ ਹੋ ਸਕਦੀ ਹੈ?

ਕਈ ਵਾਰ ਜਦੋਂ ਤੁਸੀਂ ਪਾਣੀ ਵਿੱਚ ਤੈਰ ਰਹੇ ਹੁੰਦੇ ਹੋ ਜਾਂ ਪਾਣੀ ਵਿੱਚ ਚਲ ਰਹੇ ਹੁੰਦੇ ਹੋ ਤਾਂ ਲਾਰਵਾ ਗਲਤੀ ਨਾਲ ਤੁਹਾਡੇ ਸਰੀਰ ਤੇ ਲੱਗ ਸਕਦੇ ਹਨ। ਲਾਰਵਾ ਚਮੜੀ ਦੇ ਥੱਲੇ ਵੜ ਜਾਂਦੇ ਹਨ, ਪਰ, ਉਹ ਮਨੁੱਖਾਂ ਵਿੱਚ ਜਿਉਂਦੇ ਨਹੀਂ ਰਹਿ ਸਕਦੇ ਅਤੇ ਲਗਭਗ ਤੁਰੰਤ ਹੀ ਮਰ ਜਾਂਦੇ ਹਨ। ਇਹ ਚਮੜੀ ਥੱਲੇ ਇਨ੍ਹਾਂ ਛੋਟੇ ਲਾਰਵਿਆਂ ਦਾ ਐਲਰਜਿਕ ਪ੍ਰਤੀਕਰਮ ਹੈ ਜਿਸ ਕਰਕੇ ਸਵਿਮਰਜ਼ ਇੱਚ ਹੁੰਦੀ ਹੈ।

ਸਵਿਮਰਜ਼ ਇੱਚ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲ ਸਕਦੀ।

ਇਹ ਪਰਜੀਵੀ ਕਿੱਥੇ ਮਿਲਦੇ ਹਨ?

ਇਹ ਪਰਜੀਵੀ ਗਰਮੀ ਦੇ ਗਰਮ ਮਹੀਨਿਆਂ ਤੇ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿੱਚ ਬਹੁਤ ਸਾਰੀਆਂ ਝੀਲਾਂ, ਤਾਲਾਬਾਂ ਅਤੇ ਸਮੁੰਦਰੀ ਕਿਨਾਰਿਆਂ ਦੇ ਪਾਣੀਆਂ ਵਿੱਚ ਪਾਏ ਜਾ ਸਕਦੇ ਹਨ। ਇੰਨਾਂ ਲਾਰਵਿਆਂ ਦੀ ਝੀਲਾਂ ਅਤੇ ਪਾਣੀ ਦੀਆਂ ਦੁਸਰੀਆਂ ਥਾਵਾਂ ਦੇ ਸਤਿਹਾਂ ਅਤੇ ਕਿਨਾਰਿਆਂ ਦੇ ਨੇੜੇ ਤੈਰਦਾ ਹੋਏ ਪਾਏ ਜਾਣ ਦੀ ਜ਼ਿਆਦਾ ਸੰਭਾਵਨਾ ਹੈ।

ਹਾਲਾਂਕਿ ਇਹ ਬਹੁਤ ਆਮ ਨਹੀਂ ਹੈ, ਬੀ.ਸੀ ਦੇ ਸਮੁੰਦਰੀ ਬੀਚਾਂ ਤੇ ਵੀ ਸਵਿਮਰਜ਼ ਇੱਚ ਦੇ ਕੁਝ ਕੇਸ ਰਿਪੋਰਟ ਕੀਤੇ ਗਏ ਹਨ।

ਸਵਿਮਰਜ਼ ਇੱਚ ਹੋਣ ਦਾ ਜ਼ਿਆਦਾ ਖਤਰਾ ਕਿਸ ਨੂੰ ਹੈ?

ਉਹ ਛੋਟੇ ਬੱਚੇ ਜਿਹੜੇ ਝੀਲਾਂ ਅਤੇ ਤਾਲਾਬਾਂ ਦੇ ਘੱਟ ਡੂੰਘੇ ਪਾਣੀ ਵਿੱਚੋਂ ਲੰਘਦੇ ਹਨ ਅਤੇ ਪਾਣੀ ਇੱਕ ਦੂਜੇ ਤੇ ਸੁੱਟਦੇ ਹਨ ਨੂੰ ਜ਼ਿਆਦਾ ਖਤਰਾ ਹੋ ਸਕਦਾ ਹੈ ਕਿਉਂਕਿ:

- ਉਹ ਚੰਗੀ ਤਰ੍ਹਾਂ ਸੁੱਕੇ ਬਿਨਾਂ ਲਗਾਤਾਰ ਗਿੱਲੇ ਹੁੰਦੇ ਰਹਿੰਦੇ ਹਨ।
- ਉਹ ਅਕਸਰ ਕਿਨਾਰੇ ਨੇੜੇ ਖੇਡਦੇ ਹਨ ਜਿੱਥੇ ਪਰਜੀਵੀ ਆਮਤੌਰ ਤੇ ਇਕੱਠੇ ਹੁੰਦੇ ਹਨ।
- ਛੋਟੇ ਬੱਚਿਆਂ ਦੀ ਚਮੜੀ ਇੱਕ ਬਾਲਗ ਦੀ ਚਮੜੀ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੋ ਸਕਦੀ ਹੈ।

ਮੈਂ ਸਵਿਮਰਜ਼ ਇੱਚ ਤੋਂ ਕਿਵੇਂ ਬਚ ਸਕਦਾ/ਦੀ ਹਾਂ?

ਸਵਿਮਰਜ਼ ਇੱਚ ਤੋਂ ਬਚਣ ਦਾ ਕੋਈ ਯਕੀਨੀ ਤਰੀਕਾ ਨਹੀਂ, ਜਦ ਤੱਕ ਕਿ ਤੁਸੀਂ ਝੀਲਾਂ, ਤਾਲਾਬਾਂ ਜਾਂ ਬੀਚਾਂ ਤੇ ਜਾਣਾ ਪੂਰੀ ਤਰ੍ਹਾਂ ਛੱਡ ਨਾ ਦਿਉ। ਪਰ ਅਜਿਹੀਆਂ ਕੁਝ ਸਾਵਧਾਨੀਆਂ ਹਨ ਜਿਹੜੀਆਂ ਤੁਸੀਂ ਵਰਤ ਸਕਦੇ ਹੋ:

- ਕਿਸੇ ਵੀ ਝੀਲ, ਤਾਲਾਬ ਜਾਂ ਬੀਚ ਵਿੱਚ ਜਾਣ ਤੋਂ ਪਹਿਲਾਂ ਉਸ ਇਲਾਕੇ ਵਿੱਚ ਗਏ ਹੋਰ ਲੋਕਾਂ, ਸਿਹਤ ਅਧਿਕਾਰੀਆਂ ਜਾਂ ਪਾਰਕ ਦੇ ਪ੍ਰਤੀਨਿਧੀਆਂ ਨਾਲ ਪਾਣੀ ਦੀ ਹਾਲਤ ਬਾਰੇ ਗੱਲ ਕਰੋ।
- ਪਬਲਿਕ ਬੀਚਾਂ, ਝੀਲਾਂ ਅਤੇ ਹੋਰ ਪਿਕਨਿਕ ਵਾਲੀਆਂ ਜਗ੍ਹਾਵਾਂ ਤੇ ਲੱਗੇ ਚੇਤਾਵਨੀ ਦੇ ਨੋਟਿਸ ਪੜ੍ਹੋ ਜਿਹੜੇ ਕਹਿੰਦੇ ਹਨ ਕਿ ਸਵਿਮਰਜ਼ ਇੱਚ ਮੌਜੂਦ ਹੋ ਸਕਦੀ ਹੈ। ਸਾਰੇ ਬੀਚਾਂ ਤੇ ਸਵਿਮਰਜ਼ ਇੱਚ ਦੇ ਨੋਟਿਸ ਨਹੀਂ ਲੱਗੇ ਹੁੰਦੇ। ਜੇ ਤੁਹਾਨੂੰ ਪਾਣੀ ਬਾਰੇ ਪੂਰੀ ਤਸੱਲੀ ਨਹੀਂ ਹੈ, ਤਾਂ ਪਾਣੀ ਵਿੱਚ ਉੱਗੇ ਘਾਹ ਵਾਲੀ ਜਗ੍ਹਾ ਵਿੱਚ ਨਾ ਜਾਓ। ਪੌਧਿਆਂ ਦੇ ਨੇੜੇ ਜ਼ਿਆਦਾ ਘੋਗੇ ਅਤੇ ਲਾਰਵੇ ਹੋ ਸਕਦੇ ਹਨ।
- ਪਾਣੀ ਵਿੱਚ ਜਾਣ ਲਈ ਪੁਲ ਜਾਂ ਪਲੇਟਫਾਰਮ ਦੀ ਵਰਤੋਂ ਤੁਹਾਡਾ ਖਤਰਾ ਘੱਟ ਕਰਨ ਵਿੱਚ ਮਦਦ ਸਕਦੀ ਹੈ ਕਿਉਂਕਿ ਲਾਰਵਾ ਦੀ ਕਿਨਾਰਿਆਂ ਦੇ ਨਜ਼ਦੀਕ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਹ ਸੁਨਿਸ਼ਚਿਤ ਕਰੋ ਕਿ ਇਹ ਬਣਾਵਟਾਂ ਤੈਰਨ ਲਈ ਪ੍ਰਵਾਨਿਤ ਹਨ ਅਤੇ

ਅਣਜਾਣ ਪਾਣੀਆਂ ਵਿੱਚ ਗੋਤਾ ਨਾ ਲਗਾਓ।

[HealthLinkBC File #39 ਤੈਰਾਕਾਂ ਲਈ ਸੁਰੱਖਿਆ ਦੇ ਸੁਝਾਅ](#) ਦੇਖੋ ਜਾਂ ਤੈਰਨ ਸੰਬੰਧੀ ਸੁਰੱਖਿਆ ਅਤੇ ਡੁੱਬਣ ਨੂੰ ਰੋਕਣ ਬਾਰੇ ਹੋਰ ਜਾਣਕਾਰੀ ਲਈ www.lifesaving.bc.ca ਤੇ ਲਾਇਫਸੇਵਿੰਗ ਸੋਸਾਇਟੀ ਦੇ ਨਾਲ ਸੰਪਰਕ ਕਰੋ।

- ਨਹਾਉਣ ਤੋਂ ਪਹਿਲਾਂ ਵਾਟਰਪਰੂਫ ਸਨਸਕ੍ਰੀਨ ਲਗਾਓ। ਇਸ ਨਾਲ ਤੁਹਾਡੀ ਚਮੜੀ ਦੇ ਥਲੇ ਵੜ੍ਹਨ ਵਾਲੇ ਲਾਰਵਿਆਂ ਦੀ ਗਿਣਤੀ ਨੂੰ ਘਟਾਉਣ ਵਿੱਚ ਸਹਾਇਤਾ ਹੋ ਸਕਦੀ ਹੈ।
- ਪਾਣੀ ਤੋਂ ਬਾਹਰ ਆਉਣ ਤੋਂ ਤੁਰੰਤ ਬਾਅਦ ਆਪਣੇ ਆਪ ਨੂੰ ਤੌਲੀਏ ਨਾਲ ਸੁਕਾਓ। ਜੇ ਸੰਭਵ ਹੋਏ, ਸ਼ਾਵਰ ਲਓ ਅਤੇ ਤੁਰੰਤ ਆਪਣੇ ਆਪ ਨੂੰ ਸੁਕਾਓ। ਪਰ ਸ਼ਾਵਰ ਕਰਨਾ ਉਨ੍ਹਾਂ ਲਾਰਵਿਆਂ ਨੂੰ ਨਹੀਂ ਹਟਾਏਗਾ ਜਿਹੜੇ ਪਹਿਲਾਂ ਹੀ ਤੁਹਾਡੀ ਚਮੜੀ ਦੇ ਥਲੇ ਚਲੇ ਗਏ ਹਨ।

ਲੱਛਣ ਕੀ ਹਨ?

ਲੱਛਣ ਹਲਕੀ ਜਲਨ ਤੋਂ ਲੈਕੇ ਬਹੁਤ ਗੰਭੀਰ, ਖਾਰਸ਼ ਵਾਲੇ ਰੈਸ਼ ਤੱਕ ਹੋ ਸਕਦੇ ਹਨ ਖਾਰਸ਼ ਕਰਕੇ ਤੀਬਰ ਦਰਦ ਅਤੇ ਸੋਜ ਹੋ ਸਕਦੀ ਹੈ ਜਾਂ ਉਸ ਕਰਕੇ ਤੁਹਾਡੀ ਚਮੜੀ ਵਿਗਾੜਗ੍ਰਸਤ ਹੋ ਸਕਦੀ ਹੈ। ਤੁਹਾਡੇ ਲੱਛਣਾਂ ਦੀ ਤੀਬਰਤਾ ਇਸ ਤੇ ਨਿਰਭਰ ਕਰੇਗੀ ਕਿ ਤੁਹਾਡੀ ਚਮੜੀ ਤੇ ਕਿੰਨੇ ਲਾਰਵੇ ਲੱਗ ਗਏ ਹਨ ਅਤੇ ਤੁਸੀਂ ਉਨ੍ਹਾਂ ਪ੍ਰਤੀ ਕਿੰਨੇ ਸੰਵੇਦਨਸ਼ੀਲ ਹੋ। ਦੁਹਰਾਏ ਗਏ ਸੰਪਰਕ ਤੋਂ ਬਾਅਦ ਲੱਛਣ ਆਮਤੌਰ ਤੇ ਬਦਤਰ ਹੁੰਦੇ ਹਨ।

ਜਿਵੇਂ ਤੁਸੀਂ ਆਪਣੇ ਆਪ ਨੂੰ ਸੁਕਾਉਣਾ ਸ਼ੁਰੂ ਕਰਦੇ ਹੋ ਅਤੇ ਲਾਰਵੇ ਤੁਹਾਡੀ ਚਮੜੀ ਦੇ ਹੇਠਾਂ ਵੜ੍ਹਨ ਲਗਦੇ ਹਨ, ਸੰਭਵ ਹੈ ਕਿ ਤੁਹਾਨੂੰ ਝੁਣਝੁਣੀ ਜਿਹੀ ਮਹਿਸੂਸ ਹੋਏ। ਸੂਈ ਦੇ ਆਕਾਰ ਦੇ ਛੋਟੇ ਲਾਲ ਧੱਬੇ ਉਭਰਨਗੇ, ਜੋ ਕੁਝ ਘੰਟਿਆਂ ਵਿੱਚ ਵੱਡੇ ਲਾਲ ਰੈਸ਼ਾਂ ਵਿੱਚ ਬਦਲ ਜਾਣਗੇ। ਜਿਵੇਂ ਇਹ ਲਾਲ ਧੱਬੇ ਵੱਡੇ ਹੁੰਦੇ ਹਨ, ਝੁਣਝੁਣੀ ਵਾਲਾ ਅਹਿਸਾਸ ਜਿਆਦਾ ਖਾਰਸ਼ ਵਾਲਾ ਬਣ ਜਾਂਦਾ ਹੈ।

ਲੱਛਣ ਕਿੰਨੀ ਦੇਰ ਤੱਕ ਰਹਿੰਦੇ ਹਨ?

ਵਿਗਾੜ ਹੋਣ ਦੇ 12 ਘੰਟਿਆਂ ਤੋਂ ਬਾਅਦ ਰੈਸ਼ ਨਜ਼ਰ ਆ ਸਕਦਾ ਹੈ। ਪ੍ਰਤੀਕਿਰਿਆ 2 ਤੋਂ 5 ਦਿਨਾਂ ਤੱਕ ਰਹਿ ਸਕਦੀ ਹੈ ਅਤੇ ਲੱਛਣ 2 ਹਫ਼ਤਿਆਂ ਤੱਕ ਰਹਿ ਸਕਦੇ ਹਨ।

ਵਾਰੀ ਵਾਰੀ ਹੋਣ ਵਾਲੇ ਵਿਗਾੜ ਆਮਤੌਰ ਤੇ ਬਦਤਰ ਹੁੰਦੇ ਹਨ ਕਿਉਂਕਿ ਲੋਕ ਲਾਰਵਿਆਂ ਪ੍ਰਤੀ ਜਿਆਦਾ ਸੰਵੇਦਨਸ਼ੀਲ

ਹੋ ਜਾਂਦੇ ਹਨ ਅਤੇ ਹਰ ਵਾਰੀ ਜਿਆਦਾ ਤੀਬਰ ਪ੍ਰਤੀਕਿਰਿਆਵਾਂ ਵਿਕਸਤ ਕਰ ਲੈਂਦੇ ਹਨ।

ਸਵਿਮਰਜ਼ ਇੱਚ ਦਾ ਇਲਾਜ ਕਿਵੇਂ ਕਰਾਂ?

ਅਜਿਹੇ ਕਈ ਕਦਮ ਹਨ ਜਿਹੜੇ ਤੁਸੀਂ ਖਾਰਸ਼ ਨੂੰ ਥੋੜ੍ਹਾ ਘਟਾਉਣ ਵਾਸਤੇ ਚੁੱਕ ਸਕਦੇ ਹੋ। ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਇਸ ਬਾਰੇ ਗੱਲ ਕਰੋ ਕਿ ਕਿਹੜਾ ਇਲਾਜ ਤੁਹਾਡੇ ਲਈ ਸਹੀ ਹੈ।

ਆਮ ਇਲਾਜਾਂ ਅਤੇ ਸਲਾਹ ਵਿੱਚ ਸ਼ਾਮਲ ਹਨ:

- ਸਾਦਾ ਕੈਲੇਮਾਇਨ ਲੋਸ਼ਨ ਲਗਾਓ।
- ਐਂਟੀਹਿਸਟਾਮੀਨ (antihistamines) ਲਓ। ਬੱਚਿਆਂ ਲਈ, ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਸਲਾਹ ਕਰੋ ਜਿਵੇਂ ਕਿ ਤੁਹਾਡਾ ਸਥਾਨਕ ਫਾਰਮੇਸਿਸਟ, ਫੈਮਲੀ ਡਾਕਟਰ ਜਾਂ ਹੈਲਥ ਲਿੰਕ ਬੀਸੀ। ਐਂਟੀਹਿਸਟਾਮੀਨ ਛੋਟੇ ਬੱਚਿਆਂ ਨੂੰ ਉਨੀਂਦਾ ਜਾਂ ਤੰਤੂ ਪ੍ਰਣਾਲੀ ਨੂੰ ਉਤੇਜਿਤ ਕਰਕੇ ਚੰਚਲ ਬਣਾ ਸਕਦੇ ਹਨ।
- ਪਾਣੀ ਵਿੱਚ ਬੇਕਿੰਗ ਸੋਡਾ ਦੇ 3 ਵੱਡੇ ਚਮਚ ਪਾ ਕੇ ਥੋੜੇ ਜਿਹੇ ਕੋਸੇ ਪਾਣੀ ਵਿੱਚ ਨਹਾਓ।
- ਕੋਲੋਡੀਅਲ ਓਟਮੀਲ (ਜਵੀ ਦਾ ਆਟਾ ਪਾਣੀ ਵਿੱਚ ਮਿਲਾ ਕੇ) ਦੇ ਨਾਲ ਨਹਾਓ।
- ਠੰਡੀਆਂ ਪੱਟੀਆਂ ਕਰੋ।
- ਖਾਰਸ਼ ਕਰਨ ਤੋਂ ਬਚੋ, ਜੇ ਤੁਸੀਂ ਬਹੁਤ ਜਿਆਦਾ ਖਾਰਸ਼ ਕਰਦੇ ਹੋ ਤਾਂ ਰੈਸ਼ ਵਿਗਾੜਗ੍ਰਸਤ ਹੋ ਸਕਦਾ ਹੈ।

ਕੀ ਸਵਿਮਰਜ਼ ਇੱਚ ਖਤਕਨਾਕ ਹੈ?

ਰੈਸ਼ ਅਤੇ ਖਾਰਸ਼ ਬਹੁਤ ਖਿਝਾਉਣ ਵਾਲੀ ਹੋ ਸਕਦੀ ਹੈ, ਖਾਸ ਕਰਕੇ ਛੋਟੇ ਬੱਚਿਆਂ ਦੇ ਲਈ, ਪਰ ਕੋਈ ਗੰਭੀਰ ਖਤਰਾ ਨਹੀਂ ਹੋਣਾ ਚਾਹੀਦਾ। ਪਰ, ਜੇ ਬਹੁਤ ਜਿਆਦਾ ਖਾਰਸ਼ ਕਰਕੇ ਚਮੜੀ ਦਾ ਵਿਗਾੜ ਹੋ ਜਾਂਦਾ ਹੈ, ਤੁਹਾਨੂੰ ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਮਿਲਣਾ ਚਾਹੀਦਾ ਹੈ।

ਹੋਰ ਜਾਣਕਾਰੀ ਲਈ

ਸਵਿਮਰਜ਼ ਇੱਚ ਬਾਰੇ ਹੋਰ ਜਾਣਕਾਰੀ ਲਈ, www.env.gov.bc.ca/wat/wq/brochures/swimitch.html ਤੇ ਮਨਿਸਟਰੀ ਆਫ ਇੰਨਵਾਇਰਨਮੈਂਟ ਦਾ ਕਿਤਾਬਚਾ ਦੇਖੋ।

ਹੈਲਥਲਿੰਕਬੀਸੀ ਫਾਇਲਾਂ ਦੇ ਹੋਰ ਵਿਸ਼ਿਆਂ ਵਾਸਤੇ, www.HealthLinkBC.ca/healthfiles ਤੇ ਜਾਂ ਆਪਣੇ ਸਥਾਨਕ ਪਬਲਿਕ ਹੈਲਥ ਯੂਨਿਟ ਕੋਲ ਜਾਓ। ਬੀ. ਸੀ. ਵਿੱਚ ਸਿਹਤ ਸੰਬੰਧੀ ਨੌਨ-ਐਮਰਜੈਂਸੀ ਜਾਣਕਾਰੀ ਅਤੇ ਸਲਾਹ ਲਈ, www.HealthLinkBC.ca ਤੇ ਜਾਓ ਜਾਂ 8-1-1 (ਟੋਲ ਫ੍ਰੀ) ਤੇ ਫੋਨ ਕਰੋ। ਬਹਿਰੇ ਅਤੇ ਉੱਚਾ ਸੁਣਨ ਵਾਲਿਆਂ ਦੀ ਸਹਾਇਤਾ ਵਾਸਤੇ, 7-1-1 ਤੇ ਫੋਨ ਕਰੋ। ਬੇਨਤੀ ਕਰਨ ਤੇ 130 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਉਪਲਬਧ ਹਨ।